

OAML/ND/2025

November 05, 2025

**BSE Limited**

Phiroze Jeejeebhoy Towers,  
Dalal Street  
Mumbai-400 001

**Scrip Code: 500317**

**National Stock Exchange of India Limited**

Exchange Plaza, 5th Floor, Plot No. C/1,  
Block G, Bandra-Kurla Complex, Bandra (E)  
Mumbai-400 051

**Trading Symbol: OSWALAGRO**

**Subject: Compliance under Regulation 30 of the SEBI (Listing Obligations & Disclosure Requirements) Regulations, 2015**

Dear Sir/ Ma'am,


Pursuant to Regulation 30 of SEBI (Listing Obligations & Disclosure Requirements) Regulations, 2015, copy of newspaper publications regarding Un-audited Financial Results of the Company for the year ended September 30, 2025 in Business Standard (National daily newspaper) and Ajit (Regional daily newspaper) on November 05, 2025 is enclosed herewith.

You are hereby requested to take the above information on record.

Thanking you,

Yours sincerely,

For **Oswal Agro Mills Limited**




**Payal Agarwal**  
**Company Secretary & Compliance Officer**

**Encl: As Above**

ABHEY OSWAL 2020-21		Oswal Agro Mills Limited		
CIN: L1231NP81679PLC012367		Corporate Office : 7 <sup>th</sup> Floor, Jeevish Bhawan, 22, Kasturba Gandhi Marg, New Delhi-110021;		
Extract of the Unaudited Standalone Financial Results for the Quarter and half year ended 30 <sup>th</sup> September, 2025				
(Amount in ₹ Lakhs)				
Particulars	Standalone			
	Quarter Ended		Half year Ended	
	30.09.2024 (Unaudited)	30.09.2024 (Unaudited)	30.09.2024 (Unaudited)	30.09.2024 (Unaudited)
Total Income from Operations	-	1,822.93	35.31	1,822.93
Net Profit/(Loss) for the period/year before exceptional item and tax	(75.63)	1,897.34	33.21	1,821.71
Net Profit/(Loss) for the period/year after exceptional item (before tax)	(75.63)	1,897.34	33.21	1,821.71
Net Profit/(Loss) for the period/year after tax	(86.37)	1,413.74	24.32	1,323.47
Total Comprehensive Income for the period/year (comprising profit/loss) for the period/year (after tax) and Other comprehensive income (after tax)	(86.17)	1,408.94	1.95	724.77
Paid up Equity Share Capital (Face Value of ₹10/- each)	13,423.48	13,423.48	13,423.48	13,423.48
Other equity (including revaluation reserve) as shown in the Audited Balance Sheet	-	-	-	-
Basic and Diluted Earnings per share (Face Value of ₹10/- each)	(0.07)	1.06	0.32	0.99
Note:- The above is an extract of the detailed format of the Quarterly and half yearly Standalone Unaudited Financial results filed with the stock exchanges under Regulation 33 of the SEBI (Listing Obligations and Disclosure Requirements), Regulations, 2015. The full format of the Financial results are available on the stock exchange website www.bseindia.com and www.nseindia.com and also on the Company's website www.abheyoswalagro.com.				
Date:- 04.11.2025 Place:- New Delhi				
For Oswal Agro Mills Limited sd/- Anura Oswal Chairperson DIN: 00099254				

ABHEY OSWAL 2020-21		Oswal Agro Mills Limited		
CIN: L1231NP81679PLC012367		Corporate Office : 7 <sup>th</sup> Floor, Jeevish Bhawan, 22, Kasturba Gandhi Marg, New Delhi-110021;		
Extract of the Unaudited Consolidated Financial Results for the Quarter and half year ended 30 <sup>th</sup> September, 2025				
(Amount in ₹ Lakhs)				
Particulars	Consolidated			
	Quarter Ended		Half Year Ended	
	30.09.2024 (Unaudited)	30.09.2024 (Unaudited)	30.09.2024 (Unaudited)	30.09.2024 (Unaudited)
Total Income from Operations	-	1,822.93	35.31	1,822.93
Net Profit/(Loss) for the period/year before exceptional item and tax	(75.63)	1,897.34	33.21	1,821.71
Net Profit/(Loss) for the period/year after exceptional item (before tax)	(75.63)	1,897.34	33.21	1,821.71
Profit for the period/year after tax but before share of net profit of investments accounted for using equity method	(86.37)	1,413.74	24.32	1,323.47
Net Profit/(Loss) for the period/year after tax	(75.58)	1,746.91	235.06	1,822.50
Total Comprehensive Income for the period/year (comprising profit/loss) for the period/year (after tax) and Other comprehensive income (after tax)	(1,802.807)	2,347.03	203.98	1,344.23
Paid up Equity Share Capital (Face Value of ₹10/- each)	13,423.48	13,423.48	13,423.48	13,423.48
Other equity (including revaluation reserve) as shown in the Audited Balance Sheet	-	-	-	-
Basic and Diluted Earnings per share (Face Value of ₹10/- each)	0.13	1.30	0.18	0.43
Note:- The above is an extract of the detailed format of the Quarterly and half yearly Consolidated Unaudited Financial results filed with the stock exchanges under Regulation 33 of the SEBI (Listing Obligations and Disclosure Requirements), Regulations, 2015. The full format of the Financial results are available on the stock exchange website www.bseindia.com and www.nseindia.com and also on the Company's website www.abheyoswalagro.com.				
Date:- 04.11.2025 Place:- New Delhi				
For Oswal Agro Mills Limited sd/- Anura Oswal Chairperson DIN: 00099254				



Scan QR Code for the complete financial result

Date:- 04.11.2025  
Place:- New Delhi

For Oswal Agro Mills Limited  
sd/-  
Anura Oswal  
Chairperson  
DIN: 00099254

Date:- 04.11.2025  
Place:- New Delhi

For Oswal Agro Mills Limited  
sd/-  
Anura Oswal  
Chairperson  
DIN: 00099254

Regd. Office: New-Jah Colony, Vijay Vihar, Jeevish Bhawan, Gurgaon Road, Lucknow - 141 003 (Punjab) | Contact : 011- 2440313 | website: www.abheyoswalagro.com; Email ID: oswal@abheyoswalagro.com

Date:- 04.11.2025  
Place:- New Delhi

NIVA BUPA HEALTH INSURANCE COMPANY LIMITED

REGISTRATION No.: 145, DATE OF REGISTRATION WITH IRDAI: FEBRUARY 15, 2010



Financial Results

Rs. in Lakhs

SN	Particulars	Three months ended / As at		Year to date ended / As at		Year ended / As at
		September 30 , 2025	September 30 , 2024	September 30 , 2025	September 30 , 2024	March 31, 2025
		Unaudited	Unaudited	Unaudited	Unaudited	Audited
1	Premium Income (Gross) <b>(Note 1)</b>	1,84,307	1,77,733	3,47,497	3,24,151	6,76,223
2	Net Profit / (Loss) for the period (before Tax, Exceptional and/or Extraordinary items)	(3,527)	1,302	(12,671)	(580)	21,352
3	Net Profit / (Loss) for the period before tax (after Exceptional and/or Extraordinary items)	(3,527)	1,302	(12,671)	(580)	21,352
4	Net Profit / (Loss) for the period after tax (after Exceptional and/or Extraordinary items)	(3,527)	1,302	(12,671)	(580)	21,352
5	Total Comprehensive Income for the period [Comprising Profit/ (Loss) for the period (after tax) and Other Comprehensive Income (after tax)] <b>(Note 2)</b>	NA	NA	NA	NA	NA
6	Paid up Equity Share Capital	1,84,600	1,71,768	1,84,600	1,71,768	1,82,703
7	Reserves (Excluding Revaluation Reserve)	1,10,996	34,687	1,10,996	34,687	1,23,129
8	Earnings Per Share (face value of Rs. 10/- each)					
	(i) Basic (in Rs.)	(0.19)	0.08	(0.69)	(0.03)	1.22
	(ii) Diluted (in Rs.)	(0.19)	0.07	(0.69)	(0.03)	1.20
9	Securities Premium Account	1,95,258	1,28,450	1,95,258	1,28,450	1,94,961
10	Net worth	2,95,596	2,06,455	2,95,596	2,06,455	3,05,832
11	Outstanding Debt	25,000	25,000	25,000	25,000	25,000
12	Debt Equity Ratio (No. of times ) <b>(Note 3)</b>	0.08	0.12	0.08	0.12	0.08
13	Debt Service Coverage Ratio (No. of times ) <b>(Note 4)</b>	(4.23)	2.93	(8.45)	0.57	8.98
14	Interest Service Coverage Ratio (No. of times ) <b>(Note 5)</b>	(4.23)	2.93	(8.45)	0.57	8.98
15	Debenture Redemption Reserve <b>(Note 6)</b>	NA	NA	NA	NA	NA

Notes:

- Premium Income is gross of reinsurance and net of Goods and Services tax.
- The Indian Accounting Standards (Ind AS) are currently not applicable to Insurance Companies in India.
- Debt Equity Ratio is calculated as Total Borrowings divided by Net Worth.
- Debt Service Coverage Ratio is computed as Profit before Interest and Tax divided by Interest expense together with principal repayments of long term debt made during the period.
- Interest Service Coverage Ratio is computed as Profit before Interest and Tax divided by Interest expense of long term debt.
- The provisions of Section 71 of the Companies Act, 2013 read with Rule 18 of the Companies (Share Capital and Debentures) Amendment Rules, 2014 are applicable to the Company. However, as per Rule

18, Debenture Redemption Reserve shall be created out of profits of the Company available for payment of dividend, since the Company's equity shares are listed as at September 30, 2025 and the Company does not have profits which are available for payment of dividend, hence no Debenture Redemption Reserve is being created.

- The above is an extract of the detailed format of Quarterly and Year to date Financial Results filed with the Stock Exchange under Regulation 33 and 52 of the SEBI (Listing Obligations and Disclosure Requirements) Regulations, 2015. The full format of Quarterly and Year to date Financial Results are available on the website of Stock Exchanges (www.nseindia.com) & (www.bseindia.com) and the Company's website (www.nivabupa.com). The said Financial Results have been reviewed by the Audit Committee and are approved by the Board of Directors in the meeting held on November 03, 2025 and such results were reviewed by the Joint Statutory Auditors.



The Financial Results can be accessed by scanning this QR Code.

Place: Gurugram  
Date: November 03, 2025

For and on behalf of Board of Directors  
Sd/-  
**Krishnan Ramachandran**  
Managing Director & Chief Executive Officer  
(DIN: 08719264)

Insurance is a subject matter of solicitation. Niva Bupa Health Insurance Company Limited (IRDAI Registration Number 145). 'Bupa' and 'HEARTBEAT' logo are registered trademarks of their respective owners and are being used by Niva Bupa Health Insurance Company Limited under license. Registered Office: C-98, First Floor, Lajpat Nagar, Part 1, New Delhi-110024. Corporate Office: 3rd Floor, Capital Cyberscape, Golf Course Extension Road, Sector-59, Gurugram -122101 (Haryana). CIN No. L66000DL2008PLC182918. Customer Helpline No.: 1860-500-8888. Website: www.nivabupa.com.



